



ਹਿਉਮਨ ਟਿਸ਼ੂ ਅਥਾਰਿਟੀ (Human Tissue Authority)

ਜੀਵਿਤ ਅੰਗ ਦਾਨ ਕਰਨ
ਵਿੱਚ ਸਾਡਾ ਰੋਲ

ਜੀਵਿਤ ਅੰਗ ਦਾਨ ਵਿੱਚ ਹਿਉਮਨ ਟਿਸ਼ੂ ਅਥਾਰਿਟੀ (Human Tissue Authority) ਦਾ ਕਿਰਦਾਰ

ਹਿਉਮਨ ਟਿਸ਼ੂ ਐਕਟ 2004 (Human Tissue Act 2004) (HT ਐਕਟ) ਇੰਗਲੈਂਡ, ਵੇਲਸ ਅਤੇ ਉੱਤਰੀ ਆਇਰਲੈਂਡ ਵਿੱਚ ਅੰਗ ਦਾਨ ਲਈ ਇਕ ਕਾਨੂੰਨੀ ਢਾਂਚਾ ਪ੍ਰਦਾਨ ਕਰਦਾ ਹੈ। ਸਕੌਟਲੈਂਡ ਵਿੱਚ, ਢਾਂਚਾ ਹਿਉਮਨ ਟਿਸ਼ੂ (ਸਕੌਟਲੈਂਡ) ਐਕਟ (Human Tissue (Scotland) Act) 2006 ਰਾਹੀਂ ਪ੍ਰਦਾਨ ਕੀਤਾ ਜਾਂਦਾ ਹੈ।

ਹਿਉਮਨ ਟਿਸ਼ੂ ਅਥਾਰਿਟੀ (Human Tissue Authority) (HTA), HT ਐਕਟ ਬਾਰੇ ਸਲਾਹ ਅਤੇ ਨਿਰਦੇਸ਼ਨ ਪ੍ਰਦਾਨ ਕਰਦਾ ਹੈ। ਅਸੀਂ ਇਸ ਬਾਰੇ ਫੈਸਲਾ ਕਰਕੇ ਕਿ ਹਰ ਮਾਮਲਾ ਅੱਗੇ ਲਿਜਾਇਆ ਜਾ ਸਕਦਾ ਹੈ ਜਾਂ ਨਹੀਂ, ਬ੍ਰਿਟੇਨ ਵਿੱਚ ਮਰੀਜ਼ਾਂ ਦੇ ਰਿਸ਼ਤੇਦਾਰਾਂ ਤੋਂ ਅੰਗ ਦਾਨ ਨਿਯੰਤ੍ਰਿਤ ਕਰਦੇ ਹਾਂ, ਅਤੇ ਇਹ ਸੰਸਦ ਦੁਆਰਾ ਤੈਅ ਕੀਤੀ ਕਸੇਟੀ ਉੱਤੇ ਆਧਾਰਿਤ ਹੈ।

ਅਸੀਂ ਸਿਫਾਰਿਸ਼ ਕਰਦੇ ਹਾਂ ਕਿ ਤੁਸੀਂ ਇਸ ਪੁਸਤਿਕਾ ਨੂੰ ਆਪਣੀ ਟ੍ਰਾਂਸਪਲਾਂਟ ਯੂਨਿਟ ਰਾਹੀਂ ਪ੍ਰਦਾਨ ਕੀਤੀ ਹੋਰ ਜਾਣਕਾਰੀ ਦੇ ਨਾਲ ਪੜ੍ਹੋ। ਇਹ ਤੁਹਾਨੂੰ ਇਸ ਬਾਰੇ ਸੂਚਨਾ ਦੇਣ ਵਿੱਚ ਮਦਦ ਕਰੇਗਾ ਕਿ ਮਰੀਜ਼ ਦੇ ਰਿਸ਼ਤੇਦਾਰ ਦਾਤਾ ਅਤੇ ਅੰਗ ਪ੍ਰਾਪਤਕਰਤਾ ਦੋਹਾਂ ਲਈ ਕਿਹੜੀਆਂ ਚੀਜ਼ਾਂ ਸ਼ਾਮਿਲ ਹਨ।

ਸੁਤੰਤਰ ਆਕਲਨਕਰਤਾ ਇੰਟਰਵਿਊ

ਸਾਰੇ ਦਾਤਾਵਾਂ ਅਤੇ ਅੰਗ ਪ੍ਰਾਪਤਕਰਤਾਵਾਂ ਨੂੰ ਇਕ ਸੁਤੰਤਰ ਆਕਲਨਕਰਤਾ (Independent Assessor) (IA) ਨਾਲ ਮਿਲਣ ਦੀ ਲੋੜ ਹੁੰਦੀ ਹੈ ਜੋ HTA ਰਾਹੀਂ ਸਿਖਲਾਈ ਅਤੇ ਮਾਨਤਾ ਪ੍ਰਾਪਤ ਹੁੰਦਾ ਹੈ। IA ਸਾਡੀ ਖਾਤਰ ਦਾਤਾ ਅਤੇ ਪ੍ਰਾਪਤਕਰਤਾ ਦੇ ਦੋਵੇਂ ਵੱਖਰੇ-ਵੱਖਰੇ ਅਤੇ ਇਕੱਠੇ ਇੰਟਰਵਿਊ ਲੈਂਦਾ ਹੈ ਅਤੇ ਉਹਨਾਂ ਸਿਹਤ-ਸੰਭਾਲ ਟੀਮਾਂ ਉੱਤੇ ਨਿਰਭਰ ਨਹੀਂ ਹੁੰਦਾ ਹੈ ਜੋ ਕਿਰਿਆ ਦੇ ਚਿਕਿਤਸਾ ਹਿੱਸਿਆਂ ਵਿੱਚ ਸ਼ਾਮਲ ਹਨ।

ਇੰਟਰਵਿਊ ਲੈਣ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਦਾਤਾਵਾਂ ਨੂੰ ਉਹਨਾਂ ਦੀਆਂ

ਇੱਛਾਵਾਂ ਦੇ ਖਿਲਾਫ ਕੁਝ ਕਰਨ ਲਈ ਮਜ਼ਬੂਰ ਨਹੀਂ ਕੀਤਾ ਜਾਂਦਾ, ਤਾਂ ਜੋ ਯਕੀਨੀ ਬਣਾਇਆ ਜਾਵੇ ਕਿ ਕੋਈ ਇਨਾਮ ਮੰਗਿਆ ਜਾਂ ਪੇਸ਼ ਨਹੀਂ ਕੀਤਾ ਗਿਆ ਹੈ ਅਤੇ ਯਕੀਨੀ ਬਣਾਇਆ ਜਾਵੇ ਕਿ ਦਾਤਾ ਕੋਲ ਇੱਕ ਸੂਚਿਤ ਫੈਸਲਾ ਲੈਣ ਦੀ ਯੋਗਤਾ ਹੈ।

ਜਟਿਲਤਾ ਦੇ ਅਨੁਸਾਰ, ਜ਼ਿਆਦਾਤਰ ਇੰਟਰਵਿਊਜ਼ 30 ਮਿੰਟਾਂ ਤੋਂ ਲੈ ਕੇ ਇਕ ਘੰਟੇ ਦੀ ਸੀਮਾ ਅੰਦਰ ਹੁੰਦੇ ਹਨ। ਦਾਤਾਵਾਂ ਅਤੇ ਪ੍ਰਾਪਤਕਰਤਾਵਾਂ ਨੂੰ ਆਪਣੇ ਨਾਲ ਆਪਣੀ ਪਛਾਣ ਦਾ ਸਬੂਤ ਅਤੇ ਆਪਣੇ ਰਿਸ਼ਤੇ ਦਾ ਸਬੂਤ ਲਿਆਉਣ ਲਈ ਕਿਹਾ ਜਾਵੇਗਾ।

ਜੇ HT ਦੀਆਂ ਸ਼ਰਤਾਂ ਪੂਰੀਆਂ ਨਹੀਂ ਹੁੰਦੀਆਂ ਹਨ ਤਾਂ ਦੋ ਜ਼ਿੰਦਾ ਲੋਕਾਂ ਦੇ ਵਿਚਕਾਰ ਇੱਕ ਟ੍ਰਾਂਸਪਲਾਂਟ ਔਪਰੇਸ਼ਨ ਨੂੰ ਕਰਨਾ ਅਪਰਾਧਕ ਜੁਰਮ ਹੈ। ਇਸ ਦਾ ਮਤਲਬ ਹੈ ਕਿ ਵੈਧ ਸਹਿਮਤੀ ਜ਼ਰੂਰ ਦਿੱਤੀ ਗਈ ਹੋਵੇ। ਮਨੁੱਖੀ ਅੰਗਾਂ ਨੂੰ ਖਰੀਦਣ ਜਾਂ ਵੇਚਣ ਵਿੱਚ ਸ਼ਾਮਲ ਹੋਣਾ ਵੀ ਇੱਕ ਜੁਰਮ ਹੈ। ਇਹਨਾਂ ਜੁਰਮਾਂ ਦਾ ਜੁਰਮਾਨਾ ਤਿੰਨ ਸਾਲਾਂ ਤੱਕ ਕੈਦ ਦੀ ਸਜ਼ਾ, ਜੁਰਮਾਨਾ, ਜਾਂ ਦੋਵੇਂ ਹਨ। ਸਾਰੇ ਦਾਤਾਵਾਂ ਨੂੰ ਹਸਤਾਖਰ ਕੀਤੀ ਘੋਸ਼ਣਾ ਪ੍ਰਦਾਨ ਕਰਨ ਲਈ ਕਿਹਾ ਜਾਂਦਾ ਹੈ ਜੋ ਪੁਸ਼ਟੀ ਕਰਦੀ ਹੈ ਕਿ ਅੰਗ ਦਾਨ ਅਤੇ ਟ੍ਰਾਂਸਪਲਾਂਟ-ਕਿਰਿਆ ਦੇ ਵਿਚਕਾਰ ਕੋਈ ਇਨਾਮ ਨਹੀਂ ਜੁੜਿਆ ਹੈ।



ਸੁਤੰਤਰ ਆਕਲਨਕਰਤਾ ਕਿਰਿਆ

HTA ਦੇ ਇੰਟਰਵਿਊ ਉਦੋਂ ਹੋਣਗੇ ਜਦੋਂ ਦਾਤਾ ਨੂੰ ਉਹਨਾਂ ਦੇ ਮੈਡੀਕਲ ਪ੍ਰੋਕਟੀਸ਼ਨਰ ਰਾਹੀਂ ਦਾਨ ਕਰਨ ਵਾਸਤੇ ਚਿਕਿਤਸਾ ਅਤੇ ਨੈਦਾਨਿਕ ਤੌਰ ਤੇ ਉਚਿਤ ਸਮਝਿਆ ਗਿਆ ਹੈ।

ਜੀਵਿਤ ਦਾਤਾ ਕੋਆਰਡੀਨੇਟਰ (Living Donor Coordinator) (LDC) ਇੰਟਰਵਿਊ ਨੂੰ ਉਸ ਸਮੇਂ ਤੇ ਸੰਚਾਲਿਤ ਕਰੇਗਾ ਜੋ ਦਾਤਾ, ਪ੍ਰਾਪਤਕਰਤਾ ਅਤੇ IA ਲਈ ਉਚਿਤ ਹੈ। LDC ਕਿਸੇ ਅਨੁਵਾਦਕ ਜਾਂ ਕਿਸੇ ਹੋਰ ਖਾਸ ਜ਼ਰੂਰਤਾਂ ਦਾ ਪ੍ਰਬੰਧ ਵੀ ਕਰੇਗਾ ਜੇ ਇਹਨਾਂ ਦੀ ਲੋੜ ਹੈ।

ਇੰਟਰਵਿਊ ਦੇ ਬਾਅਦ, IA ਕੋਲ HTA ਨੂੰ ਇੰਟਰਵਿਊ ਦੀ ਰਿਪੋਰਟ ਦਰਜ ਕਰਨ ਲਈ 10 ਕੰਮਕਾਜੀ ਦਿਨ ਹੁੰਦੇ ਹਨ। HTA ਨੂੰ ਸਾਰੇ ਮਾਮਲਿਆਂ ਉੱਤੇ ਫੈਸਲਾ ਕਰਨਾ ਹੁੰਦਾ ਹੈ ਜੋ ਟ੍ਰਾਂਸਪਲਾਂਟ ਯੂਨਿਟ ਰਾਹੀਂ ਇਹਨਾਂ ਨੂੰ ਪੇਸ਼ ਕੀਤੇ ਜਾਂਦੇ ਹਨ।



ਕੁਝ ਮਾਮਲਿਆਂ ਦਾ ਆਕਲਨ HTA ਕਰਮਚਾਰੀਆਂ ਦੇ ਇੱਕ ਸਦੱਸ ਰਾਹੀਂ ਕੀਤਾ ਜਾ ਸਕਦਾ ਹੈ, ਜਦਕਿ ਹੋਰ ਮਾਮਲਿਆਂ ਦਾ ਆਕਲਨ ਤਿੰਨ ਬੋਰਡ ਮੈਂਬਰਾਂ ਦੇ ਪੈਨਲ ਰਾਹੀਂ ਕੀਤਾ ਜਾਂਦਾ ਹੈ। HTA ਦਾ ਮਕਸਦ ਸਾਰੇ ਗੈਰ-ਪੈਨਲ ਮਾਮਲਿਆਂ ਦਾ ਆਕਲਨ ਪੇਸ਼ ਕੀਤੇ ਜਾਣ ਦੇ ਪੰਜ ਕੰਮਕਾਜੀ ਦਿਨਾਂ ਦੇ ਅੰਦਰ ਅਤੇ ਸਾਰੇ ਪੈਨਲ ਮਾਮਲਿਆਂ ਦਾ ਆਕਲਨ ਦੱਸ ਕੰਮਕਾਜੀ ਦਿਨਾਂ ਦੇ ਅੰਦਰ ਕਰਨਾ ਹੁੰਦਾ ਹੈ। ਸਮਾਂ-ਸੀਮਾ ਉਸ ਬਿੰਦੂ ਤੇ ਸ਼ੁਰੂ ਹੁੰਦੀ ਹੈ ਜਦੋਂ HTA ਕੋਲ ਮਾਮਲੇ ਦਾ ਆਕਲਨ ਕਰਨ ਲਈ ਸਾਰੀ ਲੋੜੀਂਦੀ ਜਾਣਕਾਰੀ ਹੋਵੇ।

ਇਕ ਵਾਰ ਹਰ ਮਾਮਲੇ ਉੱਤੇ ਫੈਸਲਾ ਲਏ ਜਾਣ ਤੇ ਜ਼ਿੰਮੇਵਾਰੀ ਦੇ ਨਾਲ LDC ਅਤੇ ਦਾਤਾ ਲਈ ਮੈਡੀਕਲ ਪ੍ਰੋਕਟੀਸ਼ਨਰ ਨੂੰ ਸੂਚਿਤ ਕੀਤਾ ਜਾਵੇਗਾ। ਫੈਸਲੇ ਦੀ ਸੂਚਨਾ HTA ਦੀ ਖਾਤਰ, LDC ਰਾਹੀਂ ਦਾਤਾ ਅਤੇ ਪ੍ਰਾਪਤਕਰਤਾ ਨੂੰ ਦਿੱਤੀ ਜਾਂਦੀ ਹੈ।

ਸੰਪਰਕ

ਇਹ ਪੁਸਤਿਕਾ ਸਿਰਫ ਗਾਈਡ ਲਈ ਹੈ। ਵਧੇਰੀ ਜਾਣਕਾਰੀ ਲਈ, ਕਿਰਪਾ ਕਰਕੇ ਸੰਪਰਕ ਕਰੋ:



020 7269 1900



enquiries@hta.gov.uk



www.hta.gov.uk



@HTA_UK



/HumanTissueAuthority



Human Tissue Authority
151 Buckingham Palace Road
London
SW1W 9SZ

ਇਹ ਪੁਸਤਿਕਾ ਸਾਡੀ ਵੈਬਸਾਈਟ ਉੱਤੇ ਅਰਬੀ, ਬੰਗਾਲੀ, ਗ੍ਰੀਕ, ਗੁਜਰਾਤੀ, ਹਿੰਦੀ, ਪੋਲਿਸ਼, ਪੰਜਾਬੀ, ਉਰਦੂ ਅਤੇ ਵੈਲਸ਼ ਵਿੱਚ ਉਪਲਬਧ ਹੈ।

ਜੁਲਾਈ 2014 ਵਿੱਚ ਪ੍ਰਕਾਸ਼ਿਤ

ਕਾਪੀਰਾਈਟ: Human Tissue Authority